

# 19 ਜਨਵਰੀ 2016 ਤੋਂ ਸ਼ੁਰੂ ਹੋਣ ਵਾਲੇ ਕਿੰਡਰਗਾਰਟਨ ਦੇ ਦਾਖਲੇ ਲਈ ਪਰਿਵਾਰਾਂ ਨੂੰ ਉਤਸ਼ਾਹਿਤ ਅਤੇ ਸਮਰਥਨ ਕਰੋ।

ਕੀ ਤੁਹਾਡਾ ਬੱਚਾ ਅਗਸਤ 31 ਤੱਕ 5 ਸਾਲ ਦਾ ਹੋ ਜਾਵੇਗਾ?

ਜੇਕਰ ਹਾਂ, ਹੁਣ ਸਮਾਂ ਹੈ ਕਿੰਡਰਗਾਰਟਨ ਲਈ ਦਾਖਲਾ ਲੈਣ ਦਾ!

ਦਾਖਲੇ ਲਈ ਸਹਾਇਤਾ ਪ੍ਰਾਪਤ ਕਰੋ। ਆਪਣੇ ਸਥਾਨਕ ਸਕੂਲ ਜਾਂ ਡਿਸਟ੍ਰਿਕਟ ਆਫਿਸ ਵਿੱਚ ਜਾਓ।

ਜਾਣਕਾਰੀ ਅਤੇ ਟੂਲ ਕਿੱਟ ਉਨ੍ਹਾਂ ਲਈ ਜਿਹੜੇ ਪਰਿਵਾਰਾਂ ਅਤੇ ਛੋਟੇ ਬੱਚਿਆਂ ਨਾਲ ਕੰਮ ਕਰਦੇ ਹਨ

## ਇਹ ਮਹੱਤਵਪੂਰਨ ਕਿਉਂ ਹੈ?

1. ਕਿੰਡਰਗਾਰਟਨ ਲਈ ਛੇਤੀ ਦਾਖਲਾ ਸਕੂਲ ਨਾਲ ਇੱਕ ਸੰਪਰਕ ਸਥਾਪਿਤ ਕਰਦਾ ਹੈ, ਇਹ ਸੁਨਿਸਚਿਤ ਕਰਨ ਲਈ ਕਿ ਪਰਿਵਾਰਾਂ ਨੂੰ ਮਹੱਤਵਪੂਰਨ ਜਾਣਕਾਰੀ ਉਪਲਬਧ ਹੋ ਰਹੀ ਹੈ ਅਤੇ ਇਹ ਪੱਤਝੜ ਰੁੱਤ ਵਿੱਚ ਸਕੂਲਾਂ ਨੂੰ ਬੱਚਿਆਂ ਲਈ ਤਿਆਰੀ ਕਰਨ ਵਿੱਚ ਸਹਾਇਤਾ ਕਰਦਾ ਹੈ।
2. ਛੇਤੀ ਦਾਖਲਾ ਇਨ੍ਹਾਂ ਵਿਸ਼ਿਆਂ ਬਾਰੇ ਸਮੇਂ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰਕੇ ਪਰਿਵਾਰਾਂ ਨੂੰ ਸਕੂਲ ਦੀ ਤਿਆਰੀ ਲਈ ਸਹਾਇਤਾ ਪ੍ਰਦਾਨ ਕਰਦਾ ਹੈ: ਮੁਫਤ ਅਤੇ ਘੱਟ ਮੁੱਲ ਦੇ ਭੋਜਨ, ਬੱਸ ਆਵਾਜਾਈ, ਬੱਚਿਆਂ ਦੀ ਦੇਖਭਾਲ, ਅਤੇ ਸਕੂਲੀ ਘੰਟੇ।
3. ਕਿੰਡਰਗਾਰਟਨ ਦੀ ਸ਼ੁਰੂਆਤ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਉਤਸ਼ਾਹਜਨਕ ਅਤੇ ਸੰਵੇਦਨਾਸ਼ੀਲ ਤਜਰਬਾ ਹੈ। ਕਈ ਸਕੂਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੇ ਸਟਾਫ਼ ਅਤੇ ਕਲਾਸ ਦੇ ਸਾਥੀਆਂ ਨਾਲ ਮੁਲਾਕਾਤ ਲਈ ਸਮਾਗਮਾਂ, ਤਬਾਦਲਾ ਪ੍ਰੋਗਰਾਮਾਂ, ਅਤੇ ਸਕੂਲ ਦੇ ਸਟਾਫ਼ ਅਤੇ ਕਲਾਸ ਦੇ ਸਾਥੀਆਂ ਨਾਲ ਮੁਲਾਕਾਤ ਦੇ ਮੌਕਿਆਂ ਦੀ ਪੇਸ਼ਕਸ਼ ਕਰਦੇ ਹਨ। ਛੇਤੀ ਦਾਖਲਾ ਲੈਣਾ ਇਹ ਸੁਨਿਸਚਿਤ ਕਰਦਾ ਹੈ ਕਿ ਮਾਪੇ ਇਨ੍ਹਾਂ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਇੱਕ ਸੁਖਾਵਾਂ ਤਬਾਦਲਾ ਪ੍ਰਾਪਤ ਕਰਨਗੇ।

## ਤੁਸੀਂ ਕੀ ਕਰ ਸਕਦੇ ਹੋ?

ਕਿੰਡਰਗਾਰਟਨ ਦਾਖਲੇ ਲਈ ਪਰਿਵਾਰਾਂ ਨਾਲ ਗੱਲਬਾਤ ਕਰੋ। ਜੇਕਰ ਉਨ੍ਹਾਂ ਦਾ ਬੱਚਾ 31 ਅਗਸਤ ਨੂੰ ਜਾਂ ਇਸਤੋਂ ਪਹਿਲਾਂ 5 ਸਾਲ ਦਾ ਹੋਵੇਗਾ, ਤਾਂ ਉਨ੍ਹਾਂ ਨੂੰ ਦੱਸੋ ਕਿ ਸਕੂਲ 19 ਜਨਵਰੀ ਨੂੰ ਦਾਖਲੇ ਲੈਣੇ ਸ਼ੁਰੂ ਕਰ ਦੇਂਦੇ ਹਨ ਅਤੇ ਉਨ੍ਹਾਂ ਨੂੰ ਜਿੰਨਾ ਛੇਤੀ ਹੋ ਸਕੇ, ਤਰਜੀਹੀ ਤੌਰ 'ਤੇ ਸਕੂਲੀ ਵਰ੍ਹੇ ਦੇ ਅੰਤ ਤੋਂ ਪਹਿਲਾਂ, ਦਾਖਲਾ ਲੈਣ ਲਈ ਉਤਸ਼ਾਹਿਤ ਕਰੋ।

ਇਸ ਪੱਤਰ ਦੇ ਦੂਸਰੇ ਪੰਨੇ ਉੱਤੇ ਦਿੱਤੀ ਜਾਣਕਾਰੀ ਦੀ ਵਰਤੋਂ ਦੁਆਰਾ ਜਾਂ ਫੈਮਿਲੀ ਹੈਲਥ (Family Health) ਹੋਟਲਾਈਨ ਨੂੰ 1-800-322-2588 ਉੱਤੇ ਕਾਲ ਕਰਕੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਕੂਲ ਡਿਸਟ੍ਰਿਕਟ ਅਤੇ ਗੁਆਂਢ ਦੇ ਸਕੂਲ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੋ।

ਦਾਖਲੇ ਸੰਬੰਧੀ ਦਸਤਾਵੇਜ਼ਾਂ ਲਈ ਪਰਿਵਾਰਾਂ ਦੀ ਸਹਾਇਤਾ ਕਰੋ। ਕਿੰਡਰਗਾਰਟਨ ਲਈ ਦਾਖਲਾ ਲੈਣ ਲਈ, ਪਰਿਵਾਰਾਂ ਨੂੰ ਘੱਟੋ-ਘੱਟ ਇੱਕ ਰਿਹਾਇਸ਼ ਦਾ ਸਬੂਤ (ਡ੍ਰਾਈਵਰ ਲਾਇਸੈਂਸ, ਕਿਰਾਇਆਨਾਮਾ, ਜਾਂ ਯੂਟਿਲਿਟੀ ਬਿੱਲ) ਅਤੇ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਇਮਿਊਨਾਈਜ਼ੇਸ਼ਨ ਰਿਕਾਰਡ ਪ੍ਰਦਾਨ ਕਰਨ ਦੀ ਲੋੜ ਪਵੇਗੀ। ਵਿਅਕਤੀਗਤ ਸਕੂਲ ਡਿਸਟ੍ਰਿਕਟ ਵਾਧੂ ਜਾਣਕਾਰੀ ਦੀ ਮੰਗ ਕਰ ਸਕਦੇ ਹਨ।

ਪਰਿਵਾਰਾਂ ਨੂੰ ਉਨ੍ਹਾਂ ਦੇ ਗੁਆਂਢ ਦੇ ਸਕੂਲ ਵਿੱਚ ਕਿੰਡਰਗਾਰਟਨ ਦਾਖਲਾ ਅਤੇ ਤਬਦੀਲੀ ਦੇ ਸਮਾਗਮਾਂ ਨੂੰ ਲੱਭਣ ਅਤੇ ਇਨ੍ਹਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ।

ਤੁਹਾਡੇ ਪਰਿਵਾਰ ਇਹ ਸੋਚਦੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਤਬਦੀਲ ਹੋਣਾ ਪਵੇਗਾ? ਉਨ੍ਹਾਂ ਨੂੰ ਹੁਣੇ ਹੀ ਦਾਖਲਾ ਲੈਣ ਲਈ ਉਤਸ਼ਾਹਿਤ ਕਰੋ ਅਤੇ ਸਕੂਲ ਨੂੰ ਉਨ੍ਹਾਂ ਦੇ ਤਬਦੀਲ ਹੋਣ ਬਾਰੇ ਜਾਣਕਾਰੀ ਦਿਓ।

# ਕਿੱਡਰਗਾਰਟਨ ਦਾਖਲੇ ਲਈ ਡਿਸਟ੍ਰਿਕਟ ਸੰਪਰਕ

[www.KRegNow.org](http://www.KRegNow.org)

13 ਵੱਖ-ਵੱਖ ਭਾਸ਼ਾਵਾਂ ਵਿੱਚ ਪਰਿਵਾਰਾਂ ਅਤੇ ਸਮਾਜਿਕ ਭਾਗੀਦਾਰਾਂ ਲਈ ਸਮੱਗਰੀਆਂ, ਸਕੂਲ ਡਿਸਟ੍ਰਿਕਟ ਦਾਖਲਾ ਜਾਣਕਾਰੀ ਦੇ ਲਿੰਕਜ਼, ਅਤੇ ਹੋਰ ਜ਼ਰੂਰੀ ਜਾਣਕਾਰੀ ਲਈ ਕਿੱਡਰਗਾਰਟਨ ਖੇਤਰੀ ਦਾਖਲਾ ਵੈੱਬਸਾਈਟ ਉੱਤੇ ਜਾਓ।

ਆਪਣੇ ਸਕੂਲ ਡਿਸਟ੍ਰਿਕਟ ਦੀ ਪਛਾਣ ਲਈ  
ਸਹਾਇਤਾ ਦੀ ਲੋੜ ਹੈ? ਫੈਮਿਲੀ ਹੈਲਪ  
ਹੈੱਟਲਾਈਨ ਨੂੰ ਕਾਲ ਕਰੋ:

**ਕਾਲ ਕਰੋ 1-800-322-2588**

## Road Map Region School Districts

### AUBURN SCHOOL DISTRICT

ਡਿਸਟ੍ਰਿਕਟ ਆਫ਼ਿਸ:

915 4th Street NE  
Auburn, WA 98002

ਫੋਨ ਨੰਬਰ: 253-931-4900

### FEDERAL WAY PUBLIC SCHOOLS

ਡਿਸਟ੍ਰਿਕਟ ਆਫ਼ਿਸ:

Educational Service Center (ESC)  
33330 8th Avenue South  
Federal Way, WA, 98003

ਫੋਨ ਨੰਬਰ: 253-945-2000

### HIGHLINE PUBLIC SCHOOLS

ਡਿਸਟ੍ਰਿਕਟ ਆਫ਼ਿਸ:

15675 Ambaum Blvd. SW  
Burien, WA 98166

ਫੋਨ ਨੰਬਰ: 206-631-3003

### KENT SCHOOL DISTRICT

ਡਿਸਟ੍ਰਿਕਟ ਆਫ਼ਿਸ:

12033 SE 256th St  
Kent, WA 98030-6503

ਫੋਨ ਨੰਬਰ: 253-373-7235

### RENTON SCHOOL DISTRICT

ਡਿਸਟ੍ਰਿਕਟ ਆਫ਼ਿਸ:

300 SW 7th Street  
Renton, WA 98057

ਫੋਨ ਨੰਬਰ: 425-204-2300

### SEATTLE PUBLIC SCHOOLS

ਡਿਸਟ੍ਰਿਕਟ ਆਫ਼ਿਸ:

2445 3rd Ave. S  
Seattle, WA 98134

ਫੋਨ ਨੰਬਰ: 206-525-0760

### TUKWILA SCHOOL DISTRICT

ਡਿਸਟ੍ਰਿਕਟ ਆਫ਼ਿਸ:

4640 S 144th St.  
Tukwila, WA 98168

ਫੋਨ ਨੰਬਰ: 206-901-8000



The ROAD MAP PROJECT

Supported by CCEP



Start Strong



STEM Strong



Stay Strong

Road Map Region

**RACE to the TOP**